

<Date>

ਪਛਾਣ ਨੰਬਰ <Consumer ID>

<Aust Post ID>

<Participant Given Name> <Participant Family Name>

<Preferred mailing address>

<Preferred mailing address>

<LOCALITY> <STATE> <POSTCODE>

ਪਿਆਰੇ <Participant Given Name> <Participant Family Name>

### ਨਤੀਜੇ ਦੀ ਸੂਚਨਾ

ਰਾਸ਼ਟਰੀ ਅੰਤੜੀ ਦੇ ਕੈਂਸਰ ਦੇ ਛਾਣਬੀਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਤੇ ਆਪਣੀ ਕਿੱਟ ਵਾਪਸ ਭੇਜਣ ਲਈ ਤੁਹਾਡਾ ਧੰਨਵਾਦ।  
ਤੁਹਾਡੇ ਟੈਸਟ ਦਾ ਨਤੀਜਾ ਵਿਖਾ ਰਿਹਾ ਹੈ ਕਿ ਤੁਹਾਡੇ ਇਕ ਜਾਂ ਦੋਵਾਂ ਨਮੂਨਿਆਂ ਵਿੱਚ ਕੁਝ ਖੂਨ ਮਿਲਿਆ ਸੀ। ਇਹ ਟੈਸਟ ਦਾ  
ਸਕਾਰਾਤਮਕ ਨਤੀਜਾ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ ਕਿ ਖੂਨ ਕਿਉਂ ਮਿਲਿਆ ਸੀ ਅਤੇ ਬਹੁਤੇ ਕੈਂਸਰ ਨਾਲ ਸਬੰਧਿਤ ਨਹੀਂ ਹੁੰਦੇ।

ਫਿਰ ਵੀ ਖੂਨ ਦੇ ਵਗਣ ਦਾ ਕਾਰਣ ਲੱਭਣਾ ਮਹੱਤਵਪੂਰਣ ਹੈ, ਅਤੇ ਮੈਂ ਤੁਹਾਨੂੰ ਆਪਣੇ ਡਾਕਟਰ ਨਾਲ ਜਿੰਨ੍ਹੀ ਛੇਤੀ ਹੋ ਸਕੇ ਮਿਲਣ ਦਾ ਸਮਾਂ  
ਤਰਜੀਹੀ ਤੌਰ ਉੱਤੇ ਅਗਲੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਨਤੀਜੇ ਨੂੰ ਵਿਚਾਰਨ ਵਾਸਤੇ ਤਹਿ ਕਰਨ ਲਈ ਉਤਸ਼ਾਹਿਤ ਕਰਦਾ ਹਾਂ।  
ਕਿਰਪਾ ਇਸ ਚਿੱਠੀ ਨੂੰ ਨਾਲ ਲੈ ਜਾਓ।

ਜੇਕਰ ਤੁਸੀਂ ਨਮੂਨਿਆਂ ਦੇ ਨਾਲ ਭੇਜੇ ਫਾਰਮ ਉੱਪਰ ਡਾਕਟਰ ਜਾਂ ਮੈਡੀਕਲ ਕਲੀਨਿਕ ਨਾਮਜ਼ਦ ਕੀਤਾ ਹੈ, ਤਾਂ ਤੁਹਾਡਾ ਨਤੀਜਾ ਉਹਨਾਂ ਨੂੰ ਵੀ  
ਭੇਜ ਦਿੱਤਾ ਗਿਆ ਹੈ।

ਤੁਹਾਡਾ ਡਾਕਟਰ ਇਕ ਵਿਧੀ ਜਿਸ ਨੂੰ ਕੋਲੋਨੋਸਕੋਪੀ ਕਿਹਾ ਜਾਂਦਾ ਹੈ ਵਾਸਤੇ ਤੁਹਾਨੂੰ ਮਾਹਰ ਡਾਕਟਰ ਨੂੰ ਮਿਲਣ ਦੀ ਸਲਾਹ ਦੇ ਸਕਦਾ ਹੈ।  
ਤੁਹਾਡੀ ਟੱਟੀ ਵਿੱਚ ਖੂਨ ਮਿਲਣ ਦਾ ਕਾਰਣ ਲੱਭਣ ਲਈ ਇਹ ਵਿਧੀ ਸਭ ਤੋਂ ਵਧੀਆ ਤਰੀਕਾ ਹੈ। ਤੁਹਾਡਾ ਡਾਕਟਰ ਕੋਲੋਨੋਸਕੋਪੀ ਦੇ ਬਾਰੇ  
ਜਾਣਕਾਰੀ, ਇਸ ਦੇ ਫਾਇਦੇ ਤੇ ਖਤਰੇ, ਅਤੇ ਤੁਹਾਡੇ ਸਵਾਲਾਂ ਦੇ ਜੇ ਕੋਈ ਹੋਣ ਤਾਂ ਜਵਾਬ ਪ੍ਰਦਾਨ ਕਰਨ ਦੇ ਯੋਗ ਹੈ। ਤੁਸੀਂ ਨਾਲ ਭੇਜੇ ਗਏ  
ਕਿਤਾਬਚੇ ਵਿੱਚੋਂ ਵੀ ਕੋਲੋਨੋਸਕੋਪੀ ਦੇ ਬਾਰੇ ਜਾਣਕਾਰੀ ਲੱਭ ਸਕਦੇ ਹੋ।

ਜੇ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਸਵਾਲ ਹਨ, ਕਿਰਪਾ [www.cancerscreening.gov.au](http://www.cancerscreening.gov.au) ਉੱਪਰ ਜਾਓ ਜਾਂ ਪ੍ਰੋਗਰਾਮ ਦੀ ਜਾਣਕਾਰੀ ਲਾਈਨ  
ਨੂੰ **1800 118 868** ਉੱਪਰ ਕੰਮ ਦੇ ਘੰਟਿਆਂ ਦੌਰਾਨ ਫੋਨ ਕਰੋ।

ਤੁਹਾਡਾ ਸ਼ੁਭਚਿੰਤਕ

<Title> <Given Name> <Family Name>

ਅਧਿਕਾਰਤ ਜਾਂਚ ਮਾਹਰ